

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ, ਪੂਰਵ ਪ੍ਰੀਮੀਅਰ ਅਤੇ ਬ੍ਰੈਂਪਟਨ ਦੇ ਨਿਵਾਸੀ ਬਿਲ ਡੇਵਿਸ ਦੇ ਜੀਵਨ ਦਾ ਜਸ਼ਨ ਮਨਾ ਰਹੀ ਹੈ

*ਸ਼ਰਧਾਂਜਲੀ ਕਿਤਾਬ, ਬ੍ਰੈਂਪਟਨ ਸਿਟੀ ਹਾਲ ਵਿਖੇ ਉਪਲਬਧ ਹੈ*

ਬ੍ਰੈਂਪਟਨ, ਓਨਟੈਰੀਓ (12 ਅਗਸਤ, 2021) – ਸਿਟੀ ਆਫ ਬ੍ਰੈਂਪਟਨ, 8 ਅਗਸਤ, 2021 ਨੂੰ, ਸਨਮਾਨਯੋਗ ਵਿਲੀਅਮ (ਬਿਲ) ਗ੍ਰੇਨਵਿਲ ਡੇਵਿਸ ਪੀ.ਸੀ. ਸੀ.ਸੀ. ਓ.ਓ.ਐਨ.ਟੀ. ਕਿਊ.ਸੀ. (William (Bill) Grenville Davis PC, CC, OOnt, QC), ਜਿਹਨਾਂ ਨੂੰ ਲੋਕਲ ਤੌਰ ਤੇ ਪਿਆਰ ਨਾਲ “ਬ੍ਰੈਂਪਟਨ ਬਿਲੀ” (“Brampton Billy”) ਕਿਹਾ ਜਾਂਦਾ ਹੈ, ਦੀ ਮੌਤ ਦੇ ਸੋਗ ਵਿੱਚ ਦੇਸ਼ ਨਾਲ ਜੁੜੀ। ਉਹਨਾਂ ਨੇ 1971 ਤੋਂ 1985 ਤੱਕ 18ਵੇਂ ਪ੍ਰੀਮੀਅਰ ਆਫ ਓਨਟੈਰੀਓ ਵਜੋਂ ਸੂਬੇ ਨੂੰ ਸੇਵਾ ਦਿੱਤੀ। ਇਸ ਤੋਂ ਪਹਿਲਾਂ, ਸ਼੍ਰੀਮਾਨ ਡੇਵਿਸ ਨੇ ਪੀਲ (Peel) ('59-'67), ਪੀਲ ਨੋਰਥ (Peel North) ('67-'75) ਅਤੇ ਬ੍ਰੈਂਪਟਨ ('75-'85) ਦੀਆਂ ਰਾਈਡਿੰਗਸ ਲਈ ਐਮ.ਪੀ.ਪੀ. (MPP) ਵਜੋਂ ਸੇਵਾ ਦਿੱਤੀ ਸੀ।

8 ਅਗਸਤ ਨੂੰ, ਸਿਟੀ ਨੇ ਪ੍ਰੀਮੀਅਰ ਡੇਵਿਸ ਦੀ ਯਾਦ ਵਿੱਚ ਸਾਰੀਆਂ ਫੈਸਿਲਿਟੀਜ਼ ਵਿਖੇ ਝੰਡੇ ਅੱਧੇ ਝੁਕਾ ਦਿੱਤੇ ਅਤੇ ਬ੍ਰੈਂਪਟਨ ਸਿਟੀ ਹਾਲ (City Hall) ਦੇ ਕਲੋਕ ਟਾਵਰ (Clock Tower) ਦੀਆਂ ਲਾਈਟਾਂ ਹਲਕੀਆਂ ਕਰ ਦਿੱਤੀਆਂ। ਜੇ ਲੋਕ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ, ਉਹਨਾਂ ਲਈ ਸ਼ਰਧਾਂਜਲੀ ਕਿਤਾਬ, 27 ਅਗਸਤ ਤੱਕ, ਕਾਰਜਦਿਨ ਦੇ ਕਾਰਜ ਸਮੇਂ, ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ, ਸਿਟੀ ਹਾਲ ਦੇ ਮੁਹਰਲੇ ਦਰਵਾਜ਼ਿਆਂ ਤੇ ਉਪਲਬਧ ਰਹੇਗੀ।

ਕੱਲ੍ਹ ਸਿਟੀ ਕਾਉਂਸਿਲ (City Council) ਦੀ ਆਪਣੀ ਨਿਯਮਿਤ ਮੀਟਿੰਗ ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ ਦੇ ਮੈਂਬਰਾਂ ਨੇ ਮੌਨ ਧਾਰਨ ਕੀਤਾ ਅਤੇ ਸ਼੍ਰੀਮਾਨ ਡੇਵਿਸ ਵੱਲੋਂ ਬ੍ਰੈਂਪਟਨ ਅਤੇ ਪੂਰੇ ਸੂਬੇ ਅਤੇ ਦੇਸ਼ ਦੀ ਜਨਤਾ ਦੇ ਜੀਵਨ ਵਿੱਚ ਕੀਤੇ ਕਈ ਖਾਸ ਯੋਗਦਾਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਜੁਲਾਈ ਦੇ ਸ਼ੁਰੂ ਵਿੱਚ, ਸਿਟੀ ਕਾਉਂਸਿਲ ਨੇ ਬ੍ਰੈਂਪਟਨ ਦੇ ਪੂਰਵ ਮੇਅਰ ਪੀਟਰ ਰੋਬਰਟਸਨ (Peter Robertson) ਵੱਲੋਂ ਕੀਤੀ ਬੇਨਤੀ ਨੂੰ ਪ੍ਰਵਾਨਗੀ ਦਿੱਤੀ ਸੀ, ਜੋ ਸਾਬਕਾ ਪ੍ਰੀਮੀਅਰ ਡੇਵਿਸ ਦੇ ਸਨਮਾਨ ਵਿੱਚ ਸ਼ਹਿਰ ਦੇ ਅੰਦਰ ਇੱਕ ਸਮਾਰਕ ਬਣਾਉਣ ਲਈ 100,000 ਡਾਲਰ ਦੇਣ ਦੀ ਵਚਨਬੱਧਤਾ ਦਿੰਦੀ ਹੈ।

ਨਵੰਬਰ 2019 ਵਿੱਚ, ਸ਼੍ਰੀਮਾਨ ਡੇਵਿਸ ਨੂੰ ਮੇਅਰ ਪੈਟਰਿਕ ਬ੍ਰਾਊਨ (Patrick Brown) ਵੱਲੋਂ ਬ੍ਰੈਂਪਟਨ ਦਾ “ਸਿਟੀ ਦਾ ਕੁੰਜੀ ਸਨਮਾਨ” (Key to the City) ਮਿਲਿਆ ਸੀ। “ਸਿਟੀ ਦਾ ਕੁੰਜੀ ਸਨਮਾਨ” ਇੱਕ ਪ੍ਰਤੀਕਾਤਮਕ ਸਨਮਾਨ ਹੈ, ਜੋ ਮਿਊਨਿਸਿਪਲਟੀ, ਕਮਿਊਨਿਟੀ ਦੇ ਕਿਸੇ ਬਹੁਤ ਵਡਮੁੱਲੇ ਮੈਂਬਰ ਨੂੰ, ਜਾਂ ਸਿਟੀ ਆਫ ਬ੍ਰੈਂਪਟਨ ਦੇ ਕਿਸੇ ਪ੍ਰਸਿੱਧ ਜਾਂ ਸਨਮਾਨਿਤ ਮਹਿਮਾਨ ਨੂੰ ਦਿੰਦੀ ਹੈ, ਜਿਸਨੇ ਬ੍ਰੈਂਪਟਨ ਵਾਸੀਆਂ ਦੀਆਂ ਜ਼ਿੰਦਗੀਆਂ ਤੇ ਅਸਰ ਪਾਇਆ ਹੋਵੇ।

ਸਤੰਬਰ 2021 ਵਿੱਚ, ਉਹਨਾਂ ਦੇ ਜੀਵਨ ਤੇ ਪਬਲਿਕ ਜਸ਼ਨ ਦੇ ਨਾਲ ਇੱਕ ਨਿੱਜੀ ਅੰਤਮ ਸੰਸਕਾਰ ਦਾ ਆਯੋਜਨ ਕੀਤਾ ਜਾਵੇਗਾ। ਪਰਿਵਾਰ ਦੇ ਨਾਲ ਸਲਾਹ-ਮਸ਼ਵਰੇ ਨਾਲ, 61 ਮੇਨ ਸਟ੍ਰੀਟ ਸਾਊਥ, ਬ੍ਰੈਂਪਟਨ, ਓਨਟੈਰੀਓ L6Y 1M9 (61 Main St. S, Brampton, ON L6Y 1M9) ਵਿਖੇ, ਕੈਥੀ ਡੇਵਿਸ (Kathy Davis) ਨੂੰ ਫੁੱਲ ਭੇਜੇ ਜਾ ਸਕਦੇ ਹਨ। ਨਿਵਾਸੀ ਪ੍ਰੀਮੀਅਰ ਡੇਵਿਸ ਦੇ ਸਨਮਾਨ ਵਿੱਚ ਆਪਣੀ ਮਰਜ਼ੀ ਨਾਲ ਚੈਰਿਟੀ ਵਿੱਚ ਦਾਨ ਵੀ ਕਰ ਸਕਦੇ ਹਨ।

### ਮਿਰਤਕ-ਸੂਚਨਾ

- [ਵਿਲੀਅਮ ਗ੍ਰੇਨਵਿਲ ਡੇਵਿਸ ਮਿਰਤਕ-ਸੂਚਨਾ – ਬ੍ਰੈਂਪਟਨ, ਓਨਟੈਰੀਓ | ਵਾਰਡ ਫਿਊਨਰਲ ਹੋਮਸ \(William Grenville Davis Obituary - Brampton, ON | Ward Funeral Homes\)](#)

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ Twitter, Facebook, ਅਤੇ Instagram ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)